

 Print Page

Sri Guru Granth Sahib

Displaying 407 of

ਕਿਛੁ ਕਿਛੁ ਨ ਚਾਹੀ ॥੨॥

Kishh Kishh N Chaahee ||2||

- I have no desire for these. ||2||

ਆਸਾ (ਮਃ ੫) (੧੪੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧

Raag Asa Guru Arjan Dev

ਚਰਨਨ ਸਰਨਨ ਸੰਤਨ ਬੰਦਨ ॥

Charanan Saranan Santhan Bandhan ||

The Sanctuary of the Lord's Feet, and dedication to the Saints

ਆਸਾ (ਮਃ ੫) (੧੪੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧

Raag Asa Guru Arjan Dev

ਸੁਖੇ ਸੁਖ ਪਾਹੀ ॥

Sukho Sukh Paahee ||

These bring me peace and pleasure.

ਆਸਾ (ਮਃ ੫) (੧੪੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧

Raag Asa Guru Arjan Dev

ਨਾਨਕ ਤਪਤਿ ਹਰੀ ॥

Naanak Thapath Haree ||

O Nanak, my burning fire has been put out,

ਆਸਾ (ਮਃ ੫) (੧੪੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧

Raag Asa Guru Arjan Dev

ਮਿਲੇ ਪ੍ਰੇਮ ਪਿਰੀ ॥੩॥੩॥੧੪੩॥

Milae Praem Piree ||3||3||143||

Obtaining the Love of the Beloved. ||3||3||143||

ਆਸਾ (ਮਃ ੫) (੧੪੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੨

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

Gurehi Dhikhaaeiou Loeinaa ||1|| Rehaao ||

The Guru has revealed Him to my eyes. ||1||Pause||

ਆਸਾ (ਮਃ ੫) (੧੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੨

Raag Asa Guru Arjan Dev

ਈਤਹਿ ਉਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥

Eethehi Oothehi Ghatt Ghatt Ghatt Ghatt Thoonhee Thoonhee Mohinaa ||1||

Here and there, in each and every heart, and each and every being, You, O Fascinating Lord, You exist. ||1||

ਆਸਾ (ਮਃ ੫) (੧੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੩

Raag Asa Guru Arjan Dev

ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥

Kaaran Karanaa Dhhaaran Dhharanaa Eaekai Eaekai Sohinaa ||2||

You are the Creator, the Cause of causes, the Support of the earth; You are the One and only, Beauteous Lord. ||2||

ਆਸਾ (ਮਃ ੫) (੧੪੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੩

Raag Asa Guru Arjan Dev

ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥

Santhan Parasan Balihaaree Dharasan Naanak Sukh Sukh Soeinaa ||3||4||144||

Meeting the Saints, and beholding the Blessed Vision of their Darshan, Nanak is a sacrifice to them; he sleeps in absolute peace. ||3||4||144||

ਆਸਾ (ਮਃ ੫) (੧੪੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੪

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ਹਰਿ ਹਰਿ ਨਾਮੁ ਅਮੋਲਾ ॥

Har Har Naam Amolaa ||

The Name of the Lord, Har, Har, is priceless.

ਆਸਾ (ਮਃ ੫) (੧੪੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੫

Raag Asa Guru Arjan Dev

ਓਹੁ ਸਹਜਿ ਸੁਹੇਲਾ ॥੧॥ ਰਹਾਉ ॥

Ouhu Sehaj Suhaelaa ||1|| Rehaao ||

It brings peace and poise. ||1||Pause||

ਆਸਾ (ਮਃ ੫) (੧੪੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੫

Raag Asa Guru Arjan Dev

ਸੰਗਿ ਸਹਾਈ ਛੇਡਿ ਨ ਜਾਈ ਓਹੁ ਅਗਹ ਅਤੋਲਾ ॥੧॥

Sang Sehaaee Shhodd N Jaaee Ouhu Ageh Atholaa ||1||

The Lord is my Companion and Helper; He shall not forsake me or leave me. He is unfathomable and unequalled. ||1||

ਆਸਾ (ਮਃ ੫) (੧੪੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੫

Raag Asa Guru Arjan Dev

ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲਾ ॥੨॥

Preetham Bhaaee Baap Moro Maaee Bhagathan Kaa Oulhaa ||2||

He is my Beloved, my brother, father and mother; He is the Support of His devotees. ||2||

ਆਸਾ (ਮਃ ੫) (੧੪੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੬

Raag Asa Guru Arjan Dev

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲਾ ॥੩॥੫॥੧੪੫॥

Alakh Lakhaaeiaa Gur Thae Paaeiaa Naanak Eihu Har Kaa Cholhaa ||3||5||145||

The Invisible Lord is seen through the Guru; O Nanak, this is the wondrous play of the Lord. ||3||5||145||

ਆਸਾ (ਮਃ ੫) (੧੪੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੬

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ਆਪੁਨੀ ਭਗਤਿ ਨਿਬਾਹਿ ॥

Aapunee Bhagath Nibaahi ||

Please help me sustain my devotion.

ਆਸਾ (ਮਃ ੫) (੧੪੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੭

Raag Asa Guru Arjan Dev

ਠਾਕੁਰ ਆਇਓ ਆਹਿ ॥੧॥ ਰਹਾਉ ॥

Thaakur Aaeiou Aahi ||1|| Rehaao ||

O Lord Master, I have come to You. ||1||Pause||

ਆਸਾ (ਮਃ ੫) (੧੪੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੮

Raag Asa Guru Arjan Dev

ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥

Naam Padhaarathh Hoe Sakaarathh Hiradhai Charan Basaahi ||1||

With the wealth of the Naam, the Name of the Lord, life becomes fruitful. Lord, please place Your Feet within my heart. ||1||

ਆਸਾ (ਮਃ ੫) (੧੪੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੮

Raag Asa Guru Arjan Dev

ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥

Eaeh Mukathaa Eaeh Jugathaa Raakhahu Santh Sangaahi ||2||

This is liberation, and this is the best way of life; please, keep me in the Society of the Saints. ||2||

ਆਸਾ (ਮਃ ੫) (੧੪੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੮

Raag Asa Guru Arjan Dev

ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥

Naam Dhhiaavo Sehaj Samaavo Naanak Har Gun Gaahi ||3||6||146||

Meditating on the Naam, I am absorbed in celestial peace; O Nanak, I sing the Glorious Praises of the Lord. ||3||6||146||

ਆਸਾ (ਮਃ ੫) (੧੪੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੯

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ਠਾਕੁਰ ਚਰਣ ਸੁਹਾਵੇ ॥

Thaakur Charan Suhaavae ||

The Feet of my Lord and Master are so Beautiful!

ਆਸਾ (ਮਃ ੫) (੧੪੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੦

Raag Asa Guru Arjan Dev

ਹਰਿ ਸੰਤਨ ਪਾਵੇ ॥੧॥ ਰਹਾਉ ॥

Har Santhan Paavae ||1|| Rehaao ||

The Lord's Saints obtain them. ||1||Pause||

ਆਸਾ (ਮਃ ੫) (੧੪੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੦

Raag Asa Guru Arjan Dev

ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥

Aap Gavaaeiaa Saev Kamaaeiaa Gun Ras Ras Gaavae ||1||

They eradicate their self-conceit and serve the Lord; drenched in His Love, they sing His Glorious Praises. ||1||

ਆਸਾ (ਮਃ ੫) (੧੪੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੦

Raag Asa Guru Arjan Dev

ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥

Eaekehi Aasaa Dharas Piaasaa Aan N Bhaavae ||2||

They place their hopes in Him, and they thirst for the Blessed Vision of His Darshan. Nothing else is pleasing to them. ||2||

ਆਸਾ (ਮਃ ੫) (੧੪੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੧

Raag Asa Guru Arjan Dev

ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥

Dhaeiaa Thuhaaree Kiaa Janth Vichaaree Naanak Bal Bal Jaavae ||3||7||147||

This is Your Mercy, Lord; what can Your poor creatures do? Nanak is devoted, a sacrifice to You. ||3||7||147||

ਆਸਾ (ਮਃ ੫) (੧੪੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੨

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥

Eaek Simar Man Maahee ||1|| Rehaao ||

Remember the One Lord in meditation within your mind. ||1||Pause||

ਆਸਾ (ਮਃ ੫) (੧੪੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੩

Raag Asa Guru Arjan Dev

ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥

Naam Dhhaavahu Ridhai Basaavahu This Bin Ko Naahee ||1||

Meditate on the Naam, the Name of the Lord, and enshrine Him within your heart. Without Him there is no other. ||1||

ਆਸਾ (ਮਃ ੫) (੧੪੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੩

Raag Asa Guru Arjan Dev

ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥

Prabh Saranee Aaeai Sarab Fal Paaeeai Sagalae Dhukh Jaahee ||2||

Entering God's Sanctuary, all rewards are obtained, and all pains are taken away. ||2||

ਆਸਾ (ਮਃ ੫) (੧੪੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੩

Raag Asa Guru Arjan Dev

ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥੮॥੧੪੮॥

Jeean Ko Dhaathaa Purakh Bidhhaathaa Naanak Ghatt Ghatt Aahee ||3||8||148||

He is the Giver of all beings, the Architect of Destiny; O Nanak, He is contained in each and every heart. ||3||8||148||

ਆਸਾ (ਮਃ ੫) (੧੪੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੪

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ਹਰਿ ਬਿਸਰਤ ਸੋ ਮੁਆ ॥੧॥ ਰਹਾਉ ॥

Har Bisarath So Mooaa ||1|| Rehaao ||

One who forgets the Lord is dead. ||1||Pause||

ਆਸਾ (ਮਃ ੫) (੧੪੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੫

Raag Asa Guru Arjan Dev

ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੁਆ ॥੧॥

Naam Dhhaaavai Sarab Fal Paavai So Jan Sukheehaa Hooaa ||1||

One who meditates on the Naam, the Name of the Lord, obtains all rewards. That person becomes happy. ||1||

ਆਸਾ (ਮਃ ੫) (੧੪੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੫

Raag Asa Guru Arjan Dev

ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੁਆ ॥੨॥

Raaj Kehaavai Ho Karam Kamaavai Baadhhiou Nalinee Bhram Sooa ||2||

One who calls himself a king, and acts in ego and pride, is caught by his doubts, like a parrot in a trap. ||2||

ਆਸਾ (ਮਃ ੫) (੧੪੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੬

Raag Asa Guru Arjan Dev

ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥

Kahu Naanak Jis Sathigur Bhaettiaa So Jan Nihachal Thheehaa ||3||9||149||

Says Nanak, one who meets the True Guru, becomes permanent and immortal. ||3||9||149||

ਆਸਾ (ਮਃ ੫) (੧੪੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੭

Raag Asa Guru Arjan Dev

ਆਸਾ ਮਹਲਾ ੫ ਘਰੁ ੧੪

Aasaa Mehalaa 5 Ghar 14

Aasaa, Fifth Mehl, Fourteenth House:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭

ਓਹੁ ਨੇਹੁ ਨਵੇਲਾ ॥

Ouhu Naehu Navaelaa ||

That love is forever fresh and new,

ਆਸਾ (ਮਃ ੫) (੧੫੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੯

Raag Asa Guru Arjan Dev

ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥

Apunae Preetham Sio Laag Rehai ||1|| Rehaao ||

Which is for the Beloved Lord. ||1||Pause||

ਆਸਾ (ਮਃ ੫) (੧੫੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੯

Raag Asa Guru Arjan Dev

ਜੋ ਪ੍ਰਭ ਭਾਵੈ ਜਨਮਿ ਨ ਆਵੈ ॥

Jo Prabh Bhaavai Janam N Aavai ||

One who is pleasing to God shall not be reincarnated again.

ਆਸਾ (ਮਃ ੫) (੧੫੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੯

Raag Asa Guru Arjan Dev

ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥

Har Praem Bhagath Har Preeth Rachai ||1||

He remains absorbed in the loving devotional worship of the Lord, in the Love of the Lord. ||1||

ਆਸਾ (ਮਃ ੫) (੧੫੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੭ ਪੰ. ੧੯

Raag Asa Guru Arjan Dev